

Visit of Minister of State for External Affairs, Shri V. Muraleedharan to Nigeria (August 22-23, 2022)

August 25, 2022

.....

ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਵੱਲੋਂ ਨਾਈਜੀਰੀਆ ਦਾ ਦੌਰਾ (22-23 ਅਗਸਤ, 2022)

25 ਅਗਸਤ, 2022

1. ਵਿਦੇਸ਼ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਨੇ 22-23 ਅਗਸਤ, 2022 ਤੱਕ ਨਾਈਜੀਰੀਆ ਸੰਘੀ ਗਣਰਾਜ ਦਾ ਅਧਿਕਾਰਤ ਦੌਰਾ ਕੀਤਾ। ਇਹ ਉਨ੍ਹਾਂ ਵੱਲੋਂ ਨਾਈਜੀਰੀਆ ਦੀ ਦੂਜੀ ਯਾਤਰਾ ਸੀ, ਇਸ ਤੋਂ ਪਹਿਲਾਂ ਉਨ੍ਹਾਂ ਦਾ ਦੌਰਾ ਜੂਨ 2019 ਵਿੱਚ ਨਾਈਜੀਰੀਆ ਲੋਕਤੰਤਰ ਦਿਹਾੜੇ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਹੋਇਆ ਸੀ।
2. ਇਸ ਫੇਰੀ ਦੌਰਾਨ ਰਾਜ ਮੰਤਰੀ ਨੇ ਨਾਈਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨਾਲ ਸ਼ਿਸ਼ਟਾਚਾਰੀ ਮੁਲਾਕਾਤ ਕੀਤੀ। ਰਾਜ ਮੰਤਰੀ ਨੇ ਨਾਈਜੀਰੀਆ ਦੇ ਵਿਦੇਸ਼ ਮੰਤਰੀ ਅਤੇ ਜਿਓਫਰੀ ਉਨੀਆਮਾ ਅਤੇ ਰੱਖਿਆ ਮੰਤਰੀ ਮੇਜਰ ਜਨਰਲ ਬਸ਼ੀਰ ਮਗਾਸੀ (ਰਿਟਾ.) ਤੋਂ ਛੁੱਟ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ। ਨਾਈਜੀਰੀਆ ਦੇ ਪਤਵੰਤਿਆਂ ਨਾਲ ਹੋਈਆਂ ਰਾਜ ਮੰਤਰੀ ਦੀਆਂ ਮੀਟਿੰਗਾਂ ਦੌਰਾਨ ਵਪਾਰ ਅਤੇ ਨਿਵੇਸ਼ ਵਿੱਚ ਸਹਿਯੋਗ, ਊਰਜਾ, ਸਿੱਖਿਆ, ਸਿਹਤ, ਰੱਖਿਆ, ਸੱਭਿਆਚਾਰਕ ਅਤੇ ਲੋਕ ਪੱਧਰੀ ਸਬੰਧਾਂ ਬਾਰੇ ਚਰਚਾ ਕੀਤੀ ਗਈ। ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।
3. ਫੇਰੀ ਦੌਰਾਨ ਰਾਜ ਮੰਤਰੀ ਨੇ ਵਪਾਰ ਅਤੇ ਨਿਵੇਸ਼ ਮੰਤਰੀ ਸ਼੍ਰੀ ਓਟੁਬਾ ਰਿਚਰਡ ਨਿਯੀ ਅਦੇਬਾਯੋ, ਬਿਜਲੀ ਮੰਤਰੀ ਇੰਜੀ. ਅਬੁਬਕਰ ਡੀ. ਅਲੀਯੂ, ਖਾਨ ਅਤੇ ਸਟੀਲ ਵਿਕਾਸ ਮੰਤਰੀ ਡਾ. ਓਲਾਮੀਲੇਕਨ ਅਦੇਗਬਾਈਟ, ਕਾਨੋ ਰਾਜ ਦੇ ਰਾਜਪਾਲ ਸ਼੍ਰੀ ਅਬਦੁੱਲਾਹੀ ਉਮਰ ਗੰਡੂਜੇ, ਨਾਈਜੀਰੀਆ ਦੇ ਵਿਦੇਸ਼ ਰਾਜ ਮੰਤਰੀ ਰਾਜਦੂਤ ਜੁਬੈਰੂ ਦਾਦਾ ਨਾਲ ਮਿਲਕੇ ਹਾਲ ਵਿਚ ਹੀ ਬਣੀ ਭਾਰਤ-ਨਾਈਜੀਰੀਆ ਬਿਜਨੇਸ ਕੌਂਸਿਲ ਦੀ ਮੀਟਿੰਗ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਨਾਈਜੀਰੀਆ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਭਾਰਤ ਅਤੇ ਨਾਈਜੀਰੀਆ ਦੇ ਉਦਯੋਗਿਕ ਪ੍ਰਤੀਨਿਧੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

4. ਰਾਜ ਮੰਤਰੀ ਨੇ ਭਾਰਤੀ ਭਾਈਚਾਰੇ ਦੇ ਲਗਭਗ 200 ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਜੋ ਹਾਈ ਕਮਿਸ਼ਨਰ ਦੁਆਰਾ ਕਰੀਏ ਗਏ ਸਮੁਦਾਇਕ ਸਵਾਗਤ ਵਿੱਚ ਸ਼ਾਮਲ ਹੋਏ।

5. ਰਾਜ ਮੰਤਰੀ ਦੀ ਨਾਈਜੀਰੀਆ ਫੇਰੀ ਨਾਲ ਭਾਰਤ ਅਤੇ ਨਾਈਜੀਰੀਆ ਦਰਮਿਆਨ ਮੌਜੂਦ ਬਹੁਪੱਖੀ ਦੁਵੱਲੇ ਸਬੰਧਾਂ ਹੋਰ ਮਜ਼ਬੂਤ ਹੋਏ ਹਨ। ਭਾਰਤ-ਨਾਈਜੀਰੀਆ ਬਿਜ਼ਨੇਸ ਕੌਂਸਿਲ ਦੀ ਉਦਘਾਟਨੀ ਮੀਟਿੰਗ ਵਿੱਚ ਰਾਜ ਮੰਤਰੀ ਦੀ ਭਾਗੀਦਾਰੀ ਨਾਲ ਨਾਈਜੀਰੀਆ ਦੇ ਨਾਲ ਦੁਵੱਲੀ ਆਰਥਿਕ ਭਾਈਵਾਲੀ ਨੂੰ ਨਵੀਂ ਹੱਲਾ ਸ਼ੇਰੀ ਮਿਲੀ।

ਅਬੂਜਾ

25 ਅਗਸਤ, 2022

DISCLAIMER: This is an approximate translation. The original is available in English on MEA's website and may be referred to as the official press release.